

 Print Page

Sri Guru Granth Sahib

Displaying 113 of

ਤੂੰ ਆਪੇ ਹੀ ਘੜਿ ਭੰਨਿ ਸਵਾਰਹਿ ਨਾਨਕ ਨਾਮਿ ਸੁਹਾਵਣਿਆ ॥੮॥੫॥੬॥

Thoon Aapae Hee Gharr Bhann Savaarehi Naanak Naam Suhaavaniaa ||8||5||6||

You Yourself create, destroy and adorn. O Nanak, we are adorned and embellished with the Naam. ||8||5||6||

ਮਾਝ (ਮਃ ੩) ਅਸਟ. (੬) ੮:੩ - ਗੁਰੂ ਗ੍ਰੰਥ ਸਾਹਿਬ: ਅੰਗ ੧੧੩ ਪੰ. ੧

Raag Maajh Guru Amar Das

ਮਾਝ ਮਹਲਾ ੩ ॥

Maajh Mehalaa 3 ||

Maajh, Third Mehl:

ਮਾਝ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੧੧੩

ਸਭ ਘਟ ਆਪੇ ਭੋਗਣਹਾਰਾ ॥

Sabh Ghatt Aapae Bhoganehaaraa ||

He is the Enjoyer of all hearts.

ਮਾਝ (ਮਃ ੩) ਅਸਟ. (੭) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੧੧੩ ਪੰ. ੧

Raag Maajh Guru Amar Das

ਅਲਖੁ ਵਰਤੈ ਅਗਮ ਅਪਾਰਾ ॥

Alakh Varathai Agam Apaaraa ||

The Invisible, Inaccessible and Infinite is pervading everywhere.

ਮਾਝ (ਮਃ ੩) ਅਸਟ. (੭) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੧੧੩ ਪੰ. ੨

Raag Maajh Guru Amar Das

ਗੁਰ ਕੈ ਸਬਦਿ ਮੇਰਾ ਹਰਿ ਪ੍ਰਭੁ ਧਿਆਈਐ ਸਹਜੇ ਸਚਿ ਸਮਾਵਣਿਆ ॥੧॥

Gur Kai Sabadh Maeraa Har Prabh Dhhiaaeai Sehajae Sach Samaavaniaa ||1||

Meditating on my Lord God, through the Word of the Guru's Shabad, I am intuitively absorbed in the Truth.

॥1॥

ਮਾਝ (ਮਃ ੩) ਅਸਟ. (੭) ੧:੩ - ਗੁਰੂ ਗ੍ਰੰਥ ਸਾਹਿਬ: ਅੰਗ ੧੧੩ ਪੰ. ੨

Raag Maajh Guru Amar Das

ਹਉ ਵਾਰੀ ਜੀਉ ਵਾਰੀ ਗੁਰ ਸਬਦੁ ਮੰਨਿ ਵਸਾਵਣਿਆ ॥

Ho Vaaree Jeeo Vaaree Gur Sabadh Mann Vasaavaniaa ||

I am a sacrifice, my soul is a sacrifice, to those who implant the Word of the Guru's Shabad in their minds.

ਮਾਝ (ਮਃ ੩) ਅਸਟ. (੭) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੧੧੩ ਪੰ. ੩

Raag Maajh Guru Amar Das

ਸਬਦੁ ਸੂਝੈ ਤਾ ਮਨ ਸਿਉ ਲੂਝੈ ਮਨਸਾ ਮਾਰਿ ਸਮਾਵਣਿਆ ॥੧॥ ਰਹਾਉ ॥

Sabadh Soojhai Thaa Man Sio Loojhai Manasaa Maar Samaavaniaa ||1|| Rehaao ||

When someone understands the Shabad, then he wrestles with his own mind; subduing his desires, he merges with the Lord. ||1||Pause||

ਮਾਝ (ਮਃ ੩) ਅਸਟ. (੭) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੧੧੩ ਪੰ. ੩

Raag Maajh Guru Amar Das

ਪੰਚ ਦੂਤ ਮੁਹਿ ਸੰਸਾਰਾ ॥

Panch Dhooth Muhehi Sansaaraa ||

The five enemies are plundering the world.

ਮਾਝ (ਮਃ ੩) ਅਸਟ. (੭) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੧੧੩ ਪੰ. ੪

Raag Maajh Guru Amar Das

ਮਨਮੁਖ ਅੰਧੇ ਸੁਧਿ ਨ ਸਾਰਾ ॥

Manamukh Andhhae Sudhh N Saaraa ||

The blind, self-willed manmukhs do not understand or appreciate this.

ਮਾਝ (ਮਃ ੩) ਅਸਟ. (੭) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੧੧੩ ਪੰ. ੪

Raag Maajh Guru Amar Das

ਗੁਰਮੁਖਿ ਹੋਵੈ ਸੁ ਅਪਣਾ ਘਰੁ ਰਾਖੈ ਪੰਚ ਦੂਤ ਸਬਦਿ ਪਚਾਵਣਿਆ ॥੨॥

Guramukh Hovai S Apanaa Ghar Raakhai Panch Dhooth Sabadh Pachaavaniaa ||2||

Those who become Gurmukh-their houses are protected. The five enemies are destroyed by the Shabad. ||2||

ਮਾਝ (ਮਃ ੩) ਅਸਟ. (੭) ੨:੩ - ਗੁਰੂ ਗ੍ਰੰਥ ਸਾਹਿਬ: ਅੰਗ ੧੧੩ ਪੰ. ੫

Raag Maajh Guru Amar Das

ਇਕਿ ਗੁਰਮੁਖਿ ਸਦਾ ਸਚੈ ਰੰਗਿ ਰਾਤੇ ॥

Eik Guramukh Sadhaa Sachai Rang Raathae ||

The Gurmukhs are forever imbued with love for the True One.

ਮਾਝ (ਮਃ ੩) ਅਸਟ. (੭) ੩:੧ - ਗੁਰੂ ਗ੍ਰੰਥ ਸਾਹਿਬ: ਅੰਗ ੧੧੩ ਪੰ. ੫

Raag Maajh Guru Amar Das

ਸਹਜੇ ਪ੍ਰਭੁ ਸੇਵਹਿ ਅਨਦਿਨੁ ਮਾਤੇ ॥

Sehajae Prabh Saevehi Anadhin Maathae ||

They serve God with intuitive ease. Night and day, they are intoxicated with His Love.

ਮਾਝ (ਮਃ ੩) ਅਸਟ. (੭) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੩ ਪੰ. ੬

Raag Maajh Guru Amar Das

ਮਿਲਿ ਪ੍ਰੀਤਮ ਸਚੇ ਗੁਣ ਗਾਵਹਿ ਹਰਿ ਦਰਿ ਸੋਭਾ ਪਾਵਣਿਆ ॥੩॥

Mil Preetham Sachae Gun Gaavehi Har Dhar Sobhaa Paavaniaa ||3||

Meeting with their Beloved, they sing the Glorious Praises of the True one; they are honored in the Court of the Lord. ||3||

ਮਾਝ (ਮਃ ੩) ਅਸਟ. (੭) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੩ ਪੰ. ੬

Raag Maajh Guru Amar Das

ਏਕਮ ਏਕੈ ਆਪੁ ਉਪਾਇਆ ॥

Eaekam Eaekai Aap Oupaaeiaa ||

First, the One created Himself;

ਮਾਝ (ਮਃ ੩) ਅਸਟ. (੭) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੩ ਪੰ. ੭

Raag Maajh Guru Amar Das

ਦੁਬਿਧਾ ਦੂਜਾ ਤ੍ਰਿਬਿਧਿ ਮਾਇਆ ॥

Dhubidhhaa Dhoojaa Thribidhh Maaeiaa ||

Second, the sense of duality; third, the three-phased Maya.

ਮਾਝ (ਮਃ ੩) ਅਸਟ. (੭) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੩ ਪੰ. ੭

Raag Maajh Guru Amar Das

ਚਉਥੀ ਪਉੜੀ ਗੁਰਮੁਖਿ ਉਚੀ ਸਚੋ ਸਚੁ ਕਮਾਵਣਿਆ ॥੪॥

Chouthhee Pourree Guramukh Oochee Sacho Sach Kamaavaniaa ||4||

The fourth state, the highest, is obtained by the Gurmukh, who practices Truth, and only Truth. ||4||

ਮਾਝ (ਮਃ ੩) ਅਸਟ. (੭) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੩ ਪੰ. ੭

Raag Maajh Guru Amar Das

ਸਭੁ ਹੈ ਸਚਾ ਜੇ ਸਚੇ ਭਾਵੈ ॥

Sabh Hai Sachaa Jae Sachae Bhaavai ||

Everything which is pleasing to the True Lord is true.

ਮਾਝ (ਮਃ ੩) ਅਸਟ. (੭) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੧੧੩ ਪੰ. ੮

Raag Maajh Guru Amar Das

ਜਿਨਿ ਸਚੁ ਜਾਤਾ ਸੋ ਸਹਜਿ ਸਮਾਵੈ ॥

Jin Sach Jaathaa So Sehaj Samaavai ||

Those who know the Truth merge in intuitive peace and poise.

ਮਾਝ (ਮਃ ੩) ਅਸਟ. (੭) ੫:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੩ ਪੰ. ੮

Raag Maajh Guru Amar Das

ਗੁਰਮੁਖਿ ਕਰਣੀ ਸਚੇ ਸੇਵਹਿ ਸਾਚੇ ਜਾਇ ਸਮਾਵਣਿਆ ॥੫॥

Guramukh Karanee Sachae Saevehi Saachae Jaae Samaavaniaa ||5||

The life-style of the Gurmukh is to serve the True Lord. He goes and blends with the True Lord. ||5||

ਮਾਝ (ਮਃ ੩) ਅਸਟ. (੭) ੫:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੩ ਪੰ. ੮

Raag Maajh Guru Amar Das

ਸਚੇ ਬਾਝਹੁ ਕੋ ਅਵਰੁ ਨ ਦੁਆ ॥

Sachae Baajhahu Ko Avar N Dhooaa ||

Without the True One, there is no other at all.

ਮਾਝ (ਮਃ ੩) ਅਸਟ. (੭) ੬:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੩ ਪੰ. ੯

Raag Maajh Guru Amar Das

ਦੂਜੈ ਲਾਗਿ ਜਗੁ ਖਪਿ ਖਪਿ ਮੂਆ ॥

Dhoojai Laag Jag Khap Khap Mooaa ||

Attached to duality, the world is distracted and distressed to death.

ਮਾਝ (ਮਃ ੩) ਅਸਟ. (੭) ੬:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੩ ਪੰ. ੯

Raag Maajh Guru Amar Das

ਗੁਰਮੁਖਿ ਹੋਵੈ ਸੁ ਏਕੋ ਜਾਣੈ ਏਕੋ ਸੇਵਿ ਸੁਖੁ ਪਾਵਣਿਆ ॥੬॥

Guramukh Hovai S Eaeko Jaanai Eaeko Saev Sukh Paavaniaa ||6||

One who becomes Gurmukh knows only the One. Serving the One, peace is obtained. ||6||

ਮਾਝ (ਮਃ ੩) ਅਸਟ. (੭) ੬:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੩ ਪੰ. ੧੦

Raag Maajh Guru Amar Das

ਜੀਅ ਜੰਤ ਸਭਿ ਸਰਣਿ ਤੁਮਾਰੀ ॥

Jeea Janth Sabh Saran Thumaaree ||

All beings and creatures are in the Protection of Your Sanctuary.

ਮਾਝ (ਮਃ ੩) ਅਸਟ. (੭) ੭:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੩ ਪੰ. ੧੦

Raag Maajh Guru Amar Das

ਆਪੇ ਧਰਿ ਦੇਖਹਿ ਕਚੀ ਪਕੀ ਸਾਰੀ ॥

Aapae Dhhar Dhaekhehi Kachee Pakee Saaree ||

You place the chessmen on the board; You see the imperfect and the perfect as well.

ਮਾਝ (ਮਃ ੩) ਅਸਟ. (੭) ੭:੨ - ਗੁਰੂ ਗ੍ਰੰਥ ਸਾਹਿਬ: ਅੰਗ ੧੧੩ ਪੰ. ੧੦

Raag Maajh Guru Amar Das

ਅਨਦਿਨੁ ਆਪੇ ਕਾਰ ਕਰਾਏ ਆਪੇ ਮੇਲਿ ਮਿਲਾਵਣਿਆ ॥੭॥

Anadhin Aapae Kaar Karaaeae Aapae Mael Milaavaniaa ||7||

Night and day, You cause people to act; You unite them in Union with Yourself. ||7||

ਮਾਝ (ਮਃ ੩) ਅਸਟ. (੭) ੭:੩ - ਗੁਰੂ ਗ੍ਰੰਥ ਸਾਹਿਬ: ਅੰਗ ੧੧੩ ਪੰ. ੧੧

Raag Maajh Guru Amar Das

ਤੂੰ ਆਪੇ ਮੇਲਹਿ ਵੇਖਹਿ ਹਦੂਰਿ ॥

Thoon Aapae Maelehi Vaekhehi Hadhoor ||

You Yourself unite, and You see Yourself close at hand.

ਮਾਝ (ਮਃ ੩) ਅਸਟ. (੭) ੮:੧ - ਗੁਰੂ ਗ੍ਰੰਥ ਸਾਹਿਬ: ਅੰਗ ੧੧੩ ਪੰ. ੧੧

Raag Maajh Guru Amar Das

ਸਭ ਮਹਿ ਆਪਿ ਰਹਿਆ ਭਰਪੂਰਿ ॥

Sabh Mehi Aap Rehiaa Bharapoor ||

You Yourself are totally pervading amongst all.

ਮਾਝ (ਮਃ ੩) ਅਸਟ. (੭) ੮:੨ - ਗੁਰੂ ਗ੍ਰੰਥ ਸਾਹਿਬ: ਅੰਗ ੧੧੩ ਪੰ. ੧੨

Raag Maajh Guru Amar Das

ਨਾਨਕ ਆਪੇ ਆਪਿ ਵਰਤੈ ਗੁਰਮੁਖਿ ਸੋਝੀ ਪਾਵਣਿਆ ॥੮॥੬॥੭॥

Naanak Aapae Aap Varathai Guramukh Sojhee Paavaniaa ||8||6||7||

O Nanak, God Himself is pervading and permeating everywhere; only the Gurmukhs understand this.

||8||6||7||

ਮਾਝ (ਮਃ ੩) ਅਸਟ. (੭) ੮:੩ - ਗੁਰੂ ਗ੍ਰੰਥ ਸਾਹਿਬ: ਅੰਗ ੧੧੩ ਪੰ. ੧੨

Raag Maajh Guru Amar Das

ਮਾਝ ਮਹਲਾ ੩ ॥

Maajh Mehalaa 3 ||

Maajh, Third Mehl:

ਮਾਝ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੧੧੩

ਅੰਮ੍ਰਿਤ ਬਾਣੀ ਗੁਰ ਕੀ ਮੀਠੀ ॥

Anmrith Baanee Gur Kee Meethee ||

The Nectar of the Guru's Bani is very sweet.

ਮਾਝ (ਮਃ ੩) ਅਸਟ. (੮) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੧੧੩ ਪੰ. ੧੩

Raag Maajh Guru Amar Das

ਗੁਰਮੁਖਿ ਵਿਰਲੈ ਕਿਨੈ ਚਖਿ ਡੀਠੀ ॥

Guramukh Viralai Kinai Chakh Ddeethee ||

Rare are the Gurmukhs who see and taste it.

ਮਾਝ (ਮਃ ੩) ਅਸਟ. (੮) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੧੧੩ ਪੰ. ੧੩

Raag Maajh Guru Amar Das

ਅੰਤਰਿ ਪਰਗਾਸੁ ਮਹਾ ਰਸੁ ਪੀਵੈ ਦਰਿ ਸਚੈ ਸਬਦੁ ਵਜਾਵਣਿਆ ॥੧॥

Anthar Paragaas Mehaa Ras Peevai Dhar Sachai Sabadh Vajaavaniaa ||1||

The Divine Light dawns within, and the supreme essence is found. In the True Court, the Word of the Shabad vibrates. ||1||

ਮਾਝ (ਮਃ ੩) ਅਸਟ. (੮) ੧:੩ - ਗੁਰੂ ਗ੍ਰੰਥ ਸਾਹਿਬ: ਅੰਗ ੧੧੩ ਪੰ. ੧੩

Raag Maajh Guru Amar Das

ਹਉ ਵਾਰੀ ਜੀਉ ਵਾਰੀ ਗੁਰ ਚਰਣੀ ਚਿਤੁ ਲਾਵਣਿਆ ॥

Ho Vaaree Jeeo Vaaree Gur Charanee Chith Laavaniaa ||

I am a sacrifice, my soul is a sacrifice, to those who focus their consciousness on the Guru's Feet.

ਮਾਝ (ਮਃ ੩) ਅਸਟ. (੮) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੧੧੩ ਪੰ. ੧੪

Raag Maajh Guru Amar Das

ਸਤਿਗੁਰੁ ਹੈ ਅੰਮ੍ਰਿਤੁ ਸਰੁ ਸਾਚਾ ਮਨੁ ਨਾਵੈ ਮੈਲੁ ਚੁਕਾਵਣਿਆ ॥੧॥ ਰਹਾਉ ॥

Sathigur Hai Anmrith Sar Saachaa Man Naavai Mail Chukaavaniaa ||1|| Rehaao ||

The True Guru is the True Pool of Nectar; bathing in it, the mind is washed clean of all filth. ||1||Pause||

ਮਾਝ (ਮਃ ੩) ਅਸਟ. (੮) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੧੧੩ ਪੰ. ੧੫

Raag Maajh Guru Amar Das

ਤੇਰਾ ਸਚੈ ਕਿਨੈ ਅੰਤੁ ਨ ਪਾਇਆ ॥

Thaeraa Sachae Kinai Anth N Paeiaa ||

Your limits, O True Lord, are not known to anyone.

ਮਾਝ (ਮਃ ੩) ਅਸਟ. (੮) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੧੧੩ ਪੰ. ੧੫

Raag Maajh Guru Amar Das

ਗੁਰ ਪਰਸਾਦਿ ਕਿਨੈ ਵਿਰਲੈ ਚਿਤੁ ਲਾਇਆ ॥

Gur Parasaadh Kinai Viralai Chith Laaeiaa ||

Rare are those who, by Guru's Grace, focus their consciousness on You.

ਮਾਝ (ਮਃ ੩) ਅਸਟ. (੮) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੧੧੩ ਪੰ. ੧੬

Raag Maajh Guru Amar Das

ਤੁਧੁ ਸਾਲਾਹਿ ਨ ਰਜਾ ਕਬਹੂੰ ਸਚੇ ਨਾਵੈ ਕੀ ਭੁਖ ਲਾਵਣਿਆ ॥੨॥

Thudhh Saalaahi N Rajaa Kabehoon Sachae Naavai Kee Bhukh Laavaniaa ||2||

Praising You, I am never satisfied; such is the hunger I feel for the True Name. ||2||

ਮਾਝ (ਮਃ ੩) ਅਸਟ. (੮) ੨:੩ - ਗੁਰੂ ਗ੍ਰੰਥ ਸਾਹਿਬ: ਅੰਗ ੧੧੩ ਪੰ. ੧੬

Raag Maajh Guru Amar Das

ਏਕੋ ਵੇਖਾ ਅਵਰੁ ਨ ਬੀਆ ॥

Eaeko Vaekhaa Avar N Beeaa ||

I see only the One, and no other.

ਮਾਝ (ਮਃ ੩) ਅਸਟ. (੮) ੩:੧ - ਗੁਰੂ ਗ੍ਰੰਥ ਸਾਹਿਬ: ਅੰਗ ੧੧੩ ਪੰ. ੧੭

Raag Maajh Guru Amar Das

ਗੁਰ ਪਰਸਾਦੀ ਅੰਮ੍ਰਿਤੁ ਪੀਆ ॥

Gur Parasaadhee Anmrith Peeaa ||

By Guru's Grace, I drink in the Ambrosial Nectar.

ਮਾਝ (ਮਃ ੩) ਅਸਟ. (੮) ੩:੨ - ਗੁਰੂ ਗ੍ਰੰਥ ਸਾਹਿਬ: ਅੰਗ ੧੧੩ ਪੰ. ੧੭

Raag Maajh Guru Amar Das

ਗੁਰ ਕੈ ਸਬਦਿ ਤਿਖਾ ਨਿਵਾਰੀ ਸਹਜੇ ਸੁਖਿ ਸਮਾਵਣਿਆ ॥੩॥

Gur Kai Sabadh Thikhaa Nivaaree Sehajae Sookh Samaavaniaa ||3||

My thirst is quenched by the Word of the Guru's Shabad; I am absorbed in intuitive peace and poise. ||3||

ਮਾਝ (ਮਃ ੩) ਅਸਟ. (੮) ੩:੩ - ਗੁਰੂ ਗ੍ਰੰਥ ਸਾਹਿਬ: ਅੰਗ ੧੧੩ ਪੰ. ੧੭

Raag Maajh Guru Amar Das

ਰਤਨੁ ਪਦਾਰਥੁ ਪਲਰਿ ਤਿਆਗੈ ॥

Rathan Padhaarathh Palar Thiaagai ||

The Priceless Jewel is discarded like straw;

ਮਾਝ (ਮਃ ੩) ਅਸਟ. (੮) ੪:੧ - ਗੁਰੂ ਗ੍ਰੰਥ ਸਾਹਿਬ: ਅੰਗ ੧੧੩ ਪੰ. ੧੮

Raag Maajh Guru Amar Das

ਮਨਮੁਖੁ ਅੰਧਾ ਦੂਜੈ ਭਾਇ ਲਾਗੈ ॥

Manamukh Andhhaa Dhoojai Bhaae Laagai ||

The blind self-willed manmukhs are attached to the love of duality.

ਮਾਝ (ਮਃ ੩) ਅਸਟ. (੮) ੪:੨ - ਗੁਰੂ ਗ੍ਰੰਥ ਸਾਹਿਬ: ਅੰਗ ੧੧੩ ਪੰ. ੧੮

Raag Maajh Guru Amar Das

ਜੋ ਬੀਜੈ ਸੋਈ ਫਲੁ ਪਾਏ ਸੁਪਨੈ ਸੁਖੁ ਨ ਪਾਵਣਿਆ ॥੪॥

Jo Beejai Soee Fal Paaeae Supanai Sukh N Paavaniaa ||4||

As they plant, so do they harvest. They shall not obtain peace, even in their dreams. ||4||

ਮਾਝ (ਮਃ ੩) ਅਸਟ. (੮) ੪:੩ - ਗੁਰੂ ਗ੍ਰੰਥ ਸਾਹਿਬ: ਅੰਗ ੧੧੩ ਪੰ. ੧੯

Raag Maajh Guru Amar Das

ਅਪਨੀ ਕਿਰਪਾ ਕਰੇ ਸੋਈ ਜਨੁ ਪਾਏ ॥

Apanee Kirapaa Karae Soee Jan Paaeae ||

Those who are blessed with His Mercy find the Lord.

ਮਾਝ (ਮਃ ੩) ਅਸਟ. (੮) ੫:੧ - ਗੁਰੂ ਗ੍ਰੰਥ ਸਾਹਿਬ: ਅੰਗ ੧੧੩ ਪੰ. ੧੯

Raag Maajh Guru Amar Das

ਗੁਰ ਕਾ ਸਬਦੁ ਮੰਨਿ ਵਸਾਏ ॥

Gur Kaa Sabadh Mann Vasaaeae ||

The Word of the Guru's Shabad abides in the mind.

ਮਾਝ (ਮਃ ੩) ਅਸਟ. (੮) ੫:੨ - ਗੁਰੂ ਗ੍ਰੰਥ ਸਾਹਿਬ: ਅੰਗ ੧੧੩ ਪੰ. ੧੯

Raag Maajh Guru Amar Das